



ਐਡਵੋਕੇਸੀ ਅਕਸੈੱਸ ਹੈਲਪਸ਼ੀਟ

ਬੀ ਸੀ ਡਿਸਏਬਿਲਟੀ ਭੱਤੇ

14

ਮਾਰਚ 2011

ਰਜਿਸਟਰਿਡ ਡਿਸਏਬਿਲਟੀ ਸੇਵਿੰਗਜ਼ ਪਲੈਨ ਅਤੇ ਡਿਸਏਬਿਲਟੀ ਟੈਕਸ ਕਰੈਡਿਟ

ਇਸ ਹੈਲਪ ਸ਼ੀਟ ਲਈ ਫੰਡ ਲੀਗਲ ਸਰਵਿਸਿਜ਼ ਸੁਸਾਇਟੀ ਆਫ ਬੀ ਸੀ, ਹਿਊਮਨ ਰੀਸੋਰਸਿਜ਼ ਐਂਡ ਸਕਿਲਜ਼ ਡਿਵੈਲਪਮੈਂਟ ਕੈਨੇਡਾ: ਹੋਮਲੈੱਸਨੈੱਸ ਪਾਰਟਨਰਿੰਗ ਸਟਰੈਟੇਜੀ ਅਤੇ ਹੈਲਥ ਸਾਇੰਸਿਜ਼ ਐਸੋਸੀਏਸ਼ਨ ਆਫ ਬ੍ਰਿਟਿਸ਼ ਕੋਲੰਬੀਆ ਤੋਂ ਮਿਲੇ ਹਨ।

ਇਹ ਕੀ ਹੈ?

ਰਜਿਸਟਰਿਡ ਡਿਸਏਬਿਲਟੀ ਸੇਵਿੰਗਜ਼ ਪਲੈਨ (ਆਰ ਡੀ ਐੱਸ ਪੀ) ਬੱਚਤ ਲਈ ਇਕ ਪਲੈਨ ਹੈ ਜਿਹੜੀ ਫੈਡਰਲ ਸਰਕਾਰ ਵਲੋਂ ਚਾਲੂ ਕੀਤੀ ਗਈ ਹੈ। ਆਰ ਡੀ ਐੱਸ ਪੀ ਡਿਸਏਬਿਲਟੀ ਵਾਲੇ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਆਪਣੀ ਲੰਮੇ ਸਮੇਂ ਦੀ ਮਾਇਕ ਸਕਿਊਰਟੀ ਲਈ ਪੈਸੇ ਬਚਾਉਣ ਵਿਚ ਮਦਦ ਲਈ ਤਿਆਰ ਕੀਤੀ ਗਈ ਹੈ।

ਆਰ ਡੀ ਐੱਸ ਪੀ ਤੁਹਾਨੂੰ ਕੀ ਕਰਨ ਦੀ ਦਿੰਦੀ ਹੈ?

ਇਕ ਆਰ ਡੀ ਐੱਸ ਪੀ ਨਾਲ ਤੁਸੀਂ:

- ਵੱਧ ਤੋਂ ਵੱਧ 200000 ਡਾਲਰ ਦਾ ਯੋਗਦਾਨ ਪਾ ਸਕਦੇ ਹੋ। ਪੈਸਿਆਂ 'ਤੇ ਲੱਗਣ ਵਾਲਾ ਟੈਕਸ ਮੁਲਤਵੀ ਕਰ ਦਿੱਤਾ ਜਾਂਦਾ ਹੈ ਜਿਸ ਦਾ ਮਤਲਬ ਹੈ ਕਿ ਜਦੋਂ ਤੁਹਾਡੇ ਪੈਸੇ ਸੇਵਿੰਗਜ਼ ਅਕਾਊਂਟ ਵਿਚ ਹੁੰਦੇ ਹਨ ਤਾਂ ਤੁਸੀਂ ਆਪਣੀਆਂ ਬੱਚਤਾਂ 'ਤੇ ਟੈਕਸ ਨਹੀਂ ਦਿੰਦੇ। ਆਰ ਡੀ ਐੱਸ ਪੀ ਵਿਚ ਯੋਗਦਾਨਾ 60 ਸਾਲ ਦੇ ਹੋ ਜਾਣ ਤੋਂ ਬਾਅਦ ਪਾਇਆ ਜਾ ਸਕਦਾ ਹੈ।
- ਕੈਨੇਡਾ ਡਿਸਏਬਿਲਟੀ ਸੇਵਿੰਗਜ਼ ਗਰਾਂਟ (ਸੀ ਡੀ ਐੱਸ ਜੀ) ਲਈ ਯੋਗ ਹੋ ਸਕਦੇ ਹੋ ਅਤੇ ਹਰ ਸਾਲ 3500 ਡਾਲਰ ਤੱਕ ਲੈ ਸਕਦੇ ਹੋ। ਸੀ ਡੀ ਐੱਸ ਜੀ ਫੈਡਰਲ ਸਰਕਾਰ ਤੋਂ ਮਿਲਣ ਵਾਲੀ ਆਮਦਨ ਆਧਾਰਿਤ ਗਰਾਂਟ ਹੈ। ਇਹ ਇਸ ਤਰ੍ਹਾਂ ਕੰਮ ਕਰਦੀ ਹੈ: ਜੇ ਤੁਹਾਡੇ ਪਰਿਵਾਰ ਦੀ ਆਮਦਨ 81941* ਡਾਲਰ ਤੋਂ ਘੱਟ ਹੈ, ਤੁਸੀਂ ਪਹਿਲੇ 500 ਡਾਲਰ ਦੇ ਯੋਗਦਾਨ 'ਤੇ 1500 ਡਾਲਰ ਲੈ ਸਕਦੇ ਹੋ ਅਤੇ ਅਗਲੇ 1000 ਦੇ ਯੋਗਦਾਨਾਂ 'ਤੇ 2000 ਡਾਲਰ ਲੈ ਸਕਦੇ ਹੋ। 50 ਸਾਲ ਦੀ ਉਮਰ ਦੇ ਹੋ ਜਾਣ ਤੱਕ ਤੁਸੀਂ ਇਸ ਗਰਾਂਟ ਤੋਂ ਜ਼ਿੰਦਗੀ ਵਿਚ ਵੱਧ ਤੋਂ ਵੱਧ 70000 ਡਾਲਰ ਲੈ ਸਕਦੇ ਹੋ।
- ਤੁਸੀਂ ਆਮਦਨ-ਆਧਾਰਿਤ ਫੈਡਰਲ ਕੈਨੇਡਾ ਡਿਸਏਬਿਲਟੀ ਸੇਵਿੰਗਜ਼ ਬੌਂਡ (ਸੀ ਡੀ ਐੱਸ ਬੀ) ਲਈ ਯੋਗ ਹੋ ਸਕਦੇ ਹੋ। ਜੇ ਤੁਹਾਡੇ ਪਰਿਵਾਰ ਦੀ ਆਮਦਨ 23855* ਡਾਲਰ ਨਾਲੋਂ ਘੱਟ ਹੈ ਤਾਂ ਇਹ 1000 ਡਾਲਰ ਦੀ ਸਲਾਨਾ ਰਕਮ ਹੈ ਜੋ ਕਿ ਜ਼ਿੰਦਗੀ ਵਿਚ ਵੱਧ ਤੋਂ ਵੱਧ 20000 ਡਾਲਰ ਲਈ ਜਾ ਸਕਦੀ ਹੈ। ਜੇ ਤੁਹਾਡੇ ਪਰਿਵਾਰ ਦੀ ਆਮਦਨ 23855 ਡਾਲਰ ਤੋਂ 40970* ਡਾਲਰ ਦੇ ਵਿਚਕਾਰ ਹੈ ਤਾਂ ਗ੍ਰਾਂਟ ਪ੍ਰੋ-ਰੇਟਿਡ ਹੋ ਸਕਦੀ ਹੈ। ਇਕ ਵਾਰ ਫਿਰ, ਤੁਸੀਂ ਇਹ 50 ਸਾਲ ਦੀ ਉਮਰ ਤੋਂ ਬਾਅਦ ਨਹੀਂ ਲੈ ਸਕਦੇ। ਸੀ ਡੀ ਐੱਸ ਬੀ ਲੈਣ ਲਈ ਕਿਸੇ ਯੋਗਦਾਨ ਦੀ ਲੋੜ ਨਹੀਂ ਹੈ।

*ਇਹ ਰਕਮਾਂ ਹਰ ਸਾਲ ਕੈਨੇਡਾ ਰੇਵੇਨਿਊ ਏਜੰਸੀ ਵਲੋਂ ਸੋਧੀਆਂ ਜਾਂਦੀਆਂ ਹਨ।



ਐਡਵੋਕੇਸੀ ਐਕਸੈੱਸ, ਬੀ ਸੀ ਕੋਲੰਬੀਆ ਆਫ ਪੀਪਲ ਵਿਚ ਡਿਸਏਬਿਲਟੀਜ਼ ਦਾ ਇਕ ਪ੍ਰੋਗਰਾਮ ਹੈ

ਇਸ ਲੜੀ ਵਿਚ ਸਾਡੇ ਤੋਂ ਹੋਰ ਹੈਲਪ ਸ਼ੀਟਾਂ ਬਾਰੇ ਪੁੱਛੋ। ਸਾਡੀਆਂ ਸਾਰੀਆਂ ਲਿਖਤਾਂ www.bccpd.bc.ca 'ਤੇ ਉਪਲਬਧ ਹਨ। ਇਸ ਹੈਲਪ ਸ਼ੀਟ ਵਿਚਲੀ ਜਾਣਕਾਰੀ ਉਸ ਕਾਨੂੰਨ 'ਤੇ ਆਧਾਰਿਤ ਹੈ ਜਿਹੜਾ ਇਸ ਲਿਖਤ ਨੂੰ ਲਿਖਣ ਵੇਲੇ ਸੀ। ਕਾਨੂੰਨ ਅਤੇ ਪਾਲਸੀ ਬਦਲ ਸਕਦੇ ਹਨ। ਕਿਰਪਾ ਕਰਕੇ ਇਸ ਹੈਲਪ ਸ਼ੀਟ 'ਤੇ ਤਾਰੀਕ ਚੈੱਕ ਕਰੋ।



ਤੁਹਾਡੇ ਸੂਬਾਈ ਡਿਸਏਬਿਲਟੀ ਜਾਂ ਇਨਕਮ ਅਸਿਸਟੈਂਸ ਦੇ ਭੱਤੇ

ਆਰ ਡੀ ਐੱਸ ਪੀ ਸੇਵਿੰਗਜ਼ ਜਾਂ ਇਨ੍ਹਾਂ ਨੂੰ ਕਢਾਉਣ ਨਾਲ ਤੁਹਾਡੇ ਸੂਬਾਈ ਡਿਸਏਬਿਲਟੀ ਜਾਂ ਇਨਕਮ ਅਸਿਸਟੈਂਸ ਦੇ ਭੱਤੇ ਰੋਕੇ ਜਾਂ ਘਟਾਏ ਨਹੀਂ ਜਾਣਗੇ। ਅਜਿਹਾ ਇਸ ਕਰਕੇ ਹੈ ਕਿਉਂਕਿ ਮਨਿਸਟਰ ਆਫ ਹਾਊਸਿੰਗ ਐਂਡ ਸੋਸ਼ਲ ਡਿਵੈਲਪਮੈਂਟ ਨੇ ਅਜਿਹੇ ਨਿਯਮ ਲਾਗੂ ਕੀਤੇ ਹਨ ਜਿਹੜੇ ਆਰ ਡੀ ਐੱਸ ਪੀ ਐਸਿਟਸ ਅਤੇ ਆਮਦਨ ਨੂੰ ਅਣਕਮਾਈ ਆਮਦਨ ਵਜੋਂ ਗਿਣੇ ਜਾਣ ਤੋਂ ਛੋਟ ਦਿੰਦੇ ਹਨ।

ਸ਼ਰਤਾਂ ਅਤੇ ਪਾਬੰਦੀਆਂ

ਆਰ ਡੀ ਐੱਸ ਪੀ ਤੋਂ ਫਾਇਦਾ ਲੈਣ ਲਈ:

- ਤੁਹਾਡਾ ਡਿਸਏਬਿਲਟੀ ਟੈਕਸ ਕਰੈਡਿਟ (ਡੀ ਟੀ ਸੀ) ਲਈ ਹੱਕਦਾਰ ਹੋਣਾ ਅਤੇ ਇਹ ਹੱਕਦਾਰੀ ਕਾਇਮ ਰੱਖਣਾ ਜ਼ਰੂਰੀ ਹੈ। (ਕਿਰਪਾ ਕਰਕੇ ਇਸ ਬਾਰੇ ਜ਼ਿਆਦਾ ਅੱਗੇ ਦੇਖੋ।)
- ਤੁਹਾਡੇ ਕੋਲ ਸੋਸ਼ਲ ਇਨਸ਼ੂਰੈਂਸ ਨੰਬਰ (ਸਿਨ) ਹੋਣਾ ਜ਼ਰੂਰੀ ਹੈ
- ਆਰ ਡੀ ਐੱਸ ਪੀ ਦੇ ਖੋਲ੍ਹੇ ਜਾਣ ਵੇਲੇ ਕੈਨੇਡਾ ਵਿਚ ਰਹਿੰਦੇ ਹੋਣਾ ਜ਼ਰੂਰੀ ਹੈ
- ਆਪਣੇ ਇਨਕਮ ਟੈਕਸ ਦੇ ਪੇਪਰ ਭਰਦੇ ਰਹਿੰਦੇ ਹੋਣਾ ਜ਼ਰੂਰੀ ਹੈ
- ਜੇ ਤੁਸੀਂ ਸੀ ਡੀ ਐੱਸ ਜੀ ਅਤੇ ਸੀ ਡੀ ਐੱਸ ਬੀ (ਗ੍ਰਾਂਟ ਅਤੇ ਬੌਂਡ) ਕਲੇਮ ਕਰਨਾ ਚਾਹੁੰਦੇ ਹੋ ਤਾਂ ਤੁਹਾਡਾ 50 ਸਾਲ ਤੋਂ ਘੱਟ ਉਮਰ ਦੇ ਹੋਣਾ ਜ਼ਰੂਰੀ ਹੈ
- ਜੇ ਤੁਸੀਂ ਫੈਡਰਲ ਗ੍ਰਾਂਟਾਂ ਅਤੇ/ਜਾਂ ਬੌਂਡ ਲਏ ਹਨ ਤਾਂ ਜੇ ਤੁਸੀਂ ਇਹ ਆਪਣੇ ਕੋਲ ਰੱਖਣੇ ਚਾਹੁੰਦੇ ਹੋ ਤਾਂ ਤੁਹਾਡੇ ਲਈ ਘੱਟੋ ਘੱਟ 10 ਸਾਲਾਂ ਲਈ ਕੋਈ ਵੀ ਪੈਸੇ ਨਾ ਕਢਾਉਣਾ ਜ਼ਰੂਰੀ ਹੈ। ਅਜਿਹਾ ਇਸ ਕਰਕੇ ਹੈ ਕਿਉਂਕਿ ਇਕ ਖਾਸ ਨਿਯਮ ਹੈ ਜਿਹੜਾ ਕਹਿੰਦਾ ਹੈ ਕਿ ਜੇ ਤੁਸੀਂ ਆਪਣੀ ਸੇਵਿੰਗਜ਼ ਪਲੈਨ ਵਿੱਚੋਂ ਕੋਈ ਪੈਸੇ ਕਢਾਉਂਦੇ ਹੋ ਤਾਂ ਪਿਛਲੇ 10 ਸਾਲਾਂ ਵਿਚ ਦਿੱਤੀਆਂ ਗਈਆਂ ਸਾਰੀਆਂ ਗ੍ਰਾਂਟਾਂ ਅਤੇ ਬੌਂਡ ਸਰਕਾਰ ਨੂੰ ਵਾਪਸ ਦਿੱਤੇ ਜਾਣੇ ਜ਼ਰੂਰੀ ਹਨ। ਇਸ ਦੇ ਨਾਲ ਹੀ, ਜੇ ਤੁਸੀਂ ਹੁਣ ਡੀ ਟੀ ਸੀ ਲਈ ਯੋਗ ਨਹੀਂ ਰਹਿੰਦੇ ਤਾਂ ਤੁਹਾਨੂੰ ਪਿਛਲੇ 10 ਸਾਲਾਂ ਵਿਚ ਮਿਲੀਆਂ ਸੀ ਡੀ ਐੱਸ ਜੀਜ਼ ਜਾਂ ਸੀ ਡੀ ਐੱਸ ਬੀਜ਼ ਵਾਪਸ ਕਰਨੀਆਂ ਪੈਣਗੀਆਂ।

ਆਰ ਡੀ ਐੱਸ ਪੀ ਕਿਵੇਂ ਬਣਾਉਣੀ ਹੈ

ਜੇ ਤੁਸੀਂ ਪਹਿਲਾਂ ਹੀ ਡੀ ਟੀ ਸੀ ਲਈ ਯੋਗ ਹੋ ਤਾਂ ਤੁਹਾਨੂੰ ਕਿਸੇ ਅਜਿਹੀ ਵਿੱਤੀ ਸੰਸਥਾ ਨਾਲ ਸੰਪਰਕ ਕਰਨਾ ਚਾਹੀਦਾ ਹੈ ਜਿਹੜੀ ਆਰ ਡੀ ਐੱਸ ਪੀ ਦਿੰਦੀ ਹੈ। ਹਰ ਵਿੱਤੀ ਸੰਸਥਾ ਦੇ ਆਪਣੇ ਫਾਰਮ ਹਨ ਜਿਹੜੇ ਤੁਹਾਨੂੰ ਆਰ ਡੀ ਐੱਸ ਪੀ ਲੈਣ ਲਈ ਭਰਨੇ ਪੈਣਗੇ। ਇਕ ਵੇਲੇ ਤੁਹਾਡੇ ਕੋਲ ਸਿਰਫ ਇਕ ਆਰ ਡੀ ਐੱਸ ਪੀ ਹੀ ਹੋ ਸਕਦੀ ਹੈ। ਤੁਹਾਡੀ ਆਗਿਆ ਨਾਲ, ਹੋਰ ਲੋਕ ਵੀ ਤੁਹਾਡੀ ਆਰ ਡੀ ਐੱਸ ਪੀ ਵਿਚ ਯੋਗਦਾਨ ਪਾ ਸਕਦੇ ਹਨ। ਜੇ ਤੁਸੀਂ ਪਹਿਲਾਂ ਹੀ ਡੀ ਟੀ ਸੀ ਲਈ ਯੋਗ ਨਹੀਂ ਹੋ ਤਾਂ ਵੀ ਕੁਝ ਬੈਂਕਾਂ ਤੁਹਾਨੂੰ ਆਰ ਡੀ ਐੱਸ ਪੀ ਖੋਲ੍ਹਣ ਦੀ ਇਜਾਜ਼ਤ ਦੇ ਦੇਣਗੀਆਂ, ਪਰ ਡੀ ਟੀ ਸੀ ਦੇ ਮਨਜ਼ੂਰ ਹੋ ਜਾਣ ਤੱਕ ਤੁਹਾਡੀ ਆਰ ਡੀ ਐੱਸ ਪੀ ਅਧਿਕਾਰਤ ਨਹੀਂ ਹੋਵੇਗੀ।

ਡਿਸਏਬਿਲਟੀ ਟੈਕਸ ਕਰੈਡਿਟ (ਡੀ ਟੀ ਸੀ)

ਡੀ ਟੀ ਸੀ ਲਈ ਯੋਗ ਹੋਣ ਲਈ ਤੁਹਾਡਾ ਕੋਈ ਸਰੀਰਕ ਜਾਂ ਮਾਨਸਿਕ ਵਿਗਾੜ ਹੋਣਾ ਜ਼ਰੂਰੀ ਹੈ ਜਿਹੜਾ **ਗੰਭੀਰ** ਅਤੇ **ਲੰਮੇ** ਸਮੇਂ ਲਈ ਹੈ। ਲੰਮੇ ਸਮੇਂ ਲਈ ਤੋਂ ਮਤਲਬ ਹੈ ਕਿ ਤੁਹਾਡਾ ਵਿਗਾੜ ਘੱਟੋ ਘੱਟ 12 ਮਹੀਨੇ ਲਗਾਤਾਰ ਰਹਿਣ ਦੀ ਸੰਭਾਵਨਾ ਹੈ। ਗੰਭੀਰ ਦਾ ਮਤਲਬ ਹੈ ਕਿ ਤੁਸੀਂ:

- ਨੇਤਰਹੀਣ ਹੋ,

ਜਾਂ ਰੋਜ਼ਾਨਾ ਰਹਿਣੀ-ਬਹਿਣੀ ਦੀਆਂ ਅੱਗੇ ਲਿਖੀਆਂ ਚੀਜ਼ਾਂ ਕਰਨ ਵਿਚ **ਬਹੁਤ ਸੀਮਤ** ਹੋ:

- ਤੁਰਨਾ

- ਬੋਲਣਾ



- ਸੁਣਨਾ
- ਕੱਪੜੇ ਪਹਿਨਣਾ
- ਖਾਣਾ
- ਟੱਟੀ ਜਾਂ ਪਿਸ਼ਾਬ ਕਰਨਾ
- ਰੋਜ਼ਾਨਾ ਜ਼ਿੰਦਗੀ ਲਈ ਲੋੜੀਂਦੇ ਦਿਮਾਗੀ ਕਾਰਜ ਕਰਨਾ

ਜਾਂ ਰੋਜ਼ਾਨਾ ਰਹਿਣੀ-ਬਹਿਣੀ ਦੇ ਦੋ ਜਾਂ ਜ਼ਿਆਦਾ ਕਾਰਜ ਕਰਨ ਲਈ **ਕਾਫੀ ਸੀਮਤ** ਹੋ (ਜਿਵੇਂ ਕੱਪੜੇ ਪਹਿਨਣਾ, ਬੋਲਣਾ, ਖਾਣਾ, ਤੁਰਨਾ, ਰੋਜ਼ਾਨਾ ਜ਼ਿੰਦਗੀ ਲਈ ਲੋੜੀਂਦੇ ਦਿਮਾਗੀ ਕਾਰਜ ਕਰਨਾ, ਆਦਿ)

ਜਾਂ ਤੁਹਾਨੂੰ ਲੋੜ ਹੈ ਅਤੇ ਖਾਸ ਮਾਤਰਾ ਵਿਚ ਸਮਾਂ ਖਾਸ ਤੌਰ 'ਤੇ **ਜ਼ਿੰਦਗੀ ਨੂੰ ਕਾਇਮ ਰੱਖਣ ਵਾਲੇ ਇਲਾਜ** 'ਤੇ ਲਾਉਣਾ ਪੈਣਾ ਹੈ।

ਭਾਵੇਂ ਤੁਸੀਂ ਪਰਸਨਜ਼ ਵਿਚ ਡਿਸਏਬਿਲਟੀਜ਼ (ਪੀ ਡਬਲਯੂ ਡੀ) ਦੇ ਦਰਜੇ ਲਈ ਜਾਂ ਕੈਨੇਡਾ ਪੈਨਸ਼ਨ ਪਲੈਨ ਡਿਸਏਬਿਲਟੀ ਭੱਤਿਆਂ ਲਈ ਹੱਕਦਾਰ ਵੀ ਹੋਵੋ, ਤੁਹਾਡਾ ਡੀ ਟੀ ਸੀ ਲਈ ਹੱਕਦਾਰ ਹੋਣਾ ਜ਼ਰੂਰੀ ਨਹੀਂ ਹੈ। ਤੁਹਾਡੇ ਲਈ ਕੈਨੇਡਾ ਰੈਵੇਨਿਊ ਏਜੰਸੀ (ਸੀ ਆਰ ਏ) ਤੋਂ ਡੀ ਟੀ ਸੀ ਸਰਟੀਫਿਕੇਟ (ਟੀ 2201) ਲੈਣਾ ਜ਼ਰੂਰੀ ਹੈ ਅਤੇ ਇਹ ਫਾਰਮ ਆਪਣੇ ਡਾਕਟਰ ਜਾਂ ਹੋਰ ਯੋਗਤਾ ਪ੍ਰਾਪਤ ਸਿਹਤ ਮਾਹਰ ਤੋਂ ਭਰਾਉਣਾ ਜ਼ਰੂਰੀ ਹੈ।

ਫਾਰਮ ਭਰਨ ਅਤੇ ਦਰਜ ਕਰਵਾਉਣ ਤੋਂ ਬਾਅਦ, ਇਹ ਪਤਾ ਲਾਉਣ ਲਈ ਤੁਹਾਨੂੰ ਕਈ ਹਫਤੇ ਉਡੀਕ ਕਰਨੀ ਪੈ ਸਕਦੀ ਹੈ ਕਿ ਕੀ ਤੁਸੀਂ ਇਸ ਲਈ ਹੱਕਦਾਰ ਹੋ ਜਾਂ ਨਹੀਂ। ਕੁਝ ਕੇਸਾਂ ਵਿਚ, ਜੇ ਸੀ ਆਰ ਏ ਤੁਹਾਡੀ ਅਰਜ਼ੀ ਬਾਰੇ ਹੋਰ ਜਾਣਕਾਰੀ ਮੰਗਦੀ ਹੈ ਤਾਂ ਤੁਹਾਨੂੰ ਕਈ ਮਹੀਨੇ ਉਡੀਕ ਕਰਨੀ ਪੈ ਸਕਦੀ ਹੈ।

ਇਹ ਗੱਲ ਮਨ ਵਿਚ ਰੱਖੋ ਕਿ ਭਾਵੇਂ ਤੁਸੀਂ ਡੀ ਟੀ ਸੀ ਲਈ ਯੋਗ ਵੀ ਹੋਵੋ, ਕੈਨੇਡਾ ਰੈਵੇਨਿਊ ਏਜੰਸੀ ਤੁਹਾਨੂੰ ਭਵਿੱਖ ਵਿਚ ਮੁੜ ਕੇ ਅਪਲਾਈ ਕਰਨ ਲਈ ਕਹਿ ਸਕਦੀ ਹੈ ਅਤੇ/ਜਾਂ ਇਹ ਫੈਸਲਾ ਕਰ ਸਕਦੀ ਹੈ ਕਿ ਤੁਸੀਂ ਹੁਣ ਯੋਗ ਨਹੀਂ ਹੋ।

ਇਨਡਾਉਮੈਂਟ 150 ਫੰਡ

ਇਨਡਾਉਮੈਂਟ 150 ਫੰਡ ਬ੍ਰਿਟਿਸ਼ ਕੋਲੰਬੀਆ ਦੇ ਡਿਸਏਬਿਲਟੀਜ਼ ਵਾਲੇ ਉਨ੍ਹਾਂ ਲੋਕਾਂ ਲਈ ਉਪਲਬਧ ਹੈ ਜਿਹੜੇ 1 ਜਨਵਰੀ, 2008 ਤੋਂ ਬਾਅਦ ਕਿਸੇ ਵੇਲੇ ਵੀ ਇਨਕਮ ਅਸਿਸਟੈਂਸ (ਵੈਲਫੇਅਰ) ਲੈਂਦੇ ਰਹੇ ਹਨ। ਜੇ ਤੁਸੀਂ ਇਹ ਹੋ ਤਾਂ ਜਦੋਂ ਤੁਸੀਂ ਘੱਟੋ ਘੱਟ 25 ਡਾਲਰ ਨਾਲ ਆਰ ਡੀ ਐੱਸ ਪੀ ਖੋਲ੍ਹਦੇ ਹੋ ਤਾਂ ਤੁਸੀਂ ਇਨਡਾਉਮੈਂਟ 150 ਫੰਡ ਤੋਂ ਇਕ ਵਾਰੀ ਮਿਲਣ ਵਾਲੀ 150 ਡਾਲਰ ਦੀ ਗ੍ਰਾਂਟ ਲੈਣ ਲਈ ਅਪਲਾਈ ਕਰ ਸਕਦੇ ਹੋ। ਇਸ ਗ੍ਰਾਂਟ ਦਾ ਪ੍ਰਬੰਧ ਵੈਨਕੂਵਰ ਫਾਉਂਡੇਸ਼ਨ ਵਲੋਂ ਚਲਾਇਆ ਜਾਂਦਾ ਹੈ ਅਤੇ ਇਹ ਫੈਡਰਲ ਸੀ ਡੀ ਐੱਸ ਜੀਜ਼ ਅਤੇ ਸੀ ਡੀ ਐੱਸ ਬੀਜ਼ (ਗ੍ਰਾਂਟਾਂ ਅਤੇ ਬੈਂਡ) ਤੋਂ ਇਲਾਵਾ ਹੈ ਜਿਹੜੇ ਤੁਹਾਨੂੰ ਮਿਲ ਸਕਦੇ ਹਨ। ਅਰਜ਼ੀ ਫਾਰਮ ਵੈਨਕੂਵਰ ਫਾਉਂਡੇਸ਼ਨ ਦੇ ਵੈੱਬਸਾਈਟ ਤੋਂ ਮਿਲ ਸਕਦੇ ਹਨ: www.endowment150.ca

ਆਰ ਡੀ ਐੱਸ ਪੀ ਤੋਂ ਪੈਸੇ ਕਢਾਉਣਾ

ਆਮ ਤੌਰ 'ਤੇ, ਦੋ ਕਿਸਮ ਦੀਆਂ ਪੇਮੈਂਟਾਂ ਹਨ ਜਿਹੜੀਆਂ ਆਰ ਡੀ ਐੱਸ ਪੀ ਤੋਂ ਆ ਸਕਦੀਆਂ ਹਨ।

- **ਲਾਈਫਟਾਈਮ ਡਿਸਏਬਿਲਟੀ ਅਸਿਸਟੈਂਸ ਪੇਮੈਂਟਸ (ਐੱਲ ਡੀ ਏ ਪੀਜ਼)** ਸਲਾਨਾ ਪੇਮੈਂਟਾਂ ਹਨ ਜਿਹੜੀਆਂ ਸ਼ੁਰੂ ਹੋਣ ਤੋਂ ਬਾਅਦ ਆਰ ਡੀ ਐੱਸ ਪੀ ਦੇ ਵਰਤ ਹੋ ਜਾਣ ਤੱਕ ਜਾਰੀ ਰਹਿਣੀਆਂ ਜ਼ਰੂਰੀ ਹਨ। ਐੱਲ ਡੀ ਏ ਪੀਜ਼ ਲਾਭਕਾਰੀ ਦੇ 60 ਸਾਲ ਦਾ ਹੋ ਜਾਣ ਤੋਂ ਪਹਿਲਾਂ ਸ਼ੁਰੂ ਹੋ ਸਕਦੀਆਂ ਹਨ, ਪਰ ਲਾਭਕਾਰੀ ਦੇ 60 ਸਾਲ ਦੀ ਉਮਰ ਦੇ ਹੋ ਜਾਣ ਤੋਂ ਬਾਅਦ ਸ਼ੁਰੂ ਹੋਣੀਆਂ ਜ਼ਰੂਰੀ ਹਨ। ਐੱਲ ਡੀ ਏ ਪੀ ਦੀ ਵੱਧ ਤੋਂ ਵੱਧ ਸਲਾਨਾ ਰਕਮ ਹੈ ਜਿਹੜੀ ਬਣਾਏ ਗਏ ਇਕ ਫਾਰਮੂਲੇ ਵਲੋਂ ਤਹਿ ਕੀਤੀ ਜਾਂਦੀ ਹੈ, ਪਲੈਨ ਦੀ ਕੀਮਤ ਅਤੇ ਲਾਭਕਾਰੀ ਦੀ ਉਮਰ ਦੀ ਉਮੀਦ 'ਤੇ ਆਧਾਰਿਤ ਹੁੰਦੀ ਹੈ।



- ਡਿਸਟੇਬਿਲਟੀ ਅਸਿਸਟੈਂਸ ਪੇਮੈਂਟਸ (ਡੀ ਏ ਪੀਜ਼), ਆਰ ਡੀ ਐੱਸ ਪੀ ਤੋਂ ਇਕ ਵਾਰੀ ਲਈਆਂ ਜਾਣ ਵਾਲੀਆਂ ਪੇਮੈਂਟਾਂ ਹਨ ਜਿਨ੍ਹਾਂ ਲਈ ਬੇਨਤੀ ਕਿਸੇ ਵੇਲੇ ਵੀ ਕੀਤੀ ਜਾ ਸਕਦੀ ਹੈ। ਪਰ, ਡੀ ਏ ਪੀ ਪੇਮੈਂਟਾਂ ਬਾਰੇ ਆਪਣੀ ਬੈਂਕ ਨੂੰ ਪੁੱਛੋ ਕਿ ਉਨ੍ਹਾਂ ਦੀਆਂ ਨੀਤੀਆਂ ਕੀ ਹਨ। ਇਨ੍ਹਾਂ ਪੇਮੈਂਟਾਂ ਬਾਰੇ ਹਰ ਬੈਂਕ ਨੂੰ ਆਪਣੇ ਨਿਯਮ ਬਣਾਉਣ ਜਾਂ ਬਦਲਾਂ ਲਗਾਉਣ ਦੀ ਆਗਿਆ ਹੈ।

“10 ਸਾਲਾ ਨਿਯਮ”

ਜੇ ਆਰ ਡੀ ਐੱਸ ਪੀ ਵਿੱਚੋਂ ਕੋਈ ਵੀ ਪੈਸੇ ਕਢਾਏ ਜਾਂਦੇ ਹਨ ਤਾਂ ਤੁਹਾਨੂੰ ਪਿਛਲੇ 10 ਸਾਲਾਂ ਵਿਚ ਆਰ ਡੀ ਐੱਸ ਪੀ ਵਿਚ ਪਾਈਆਂ ਗਈਆਂ ਸਾਰੀਆਂ ਗ੍ਰਾਂਟਾਂ ਅਤੇ ਬੌਂਡ ਫੈਡਰਲ ਸਰਕਾਰ ਨੂੰ ਵਾਪਸ ਕਰਨੇ ਪੈਣਗੇ।

ਵਿੱਤੀ ਸੰਸਥਾਵਾਂ ਜਿਹੜੀਆਂ ਆਰ ਡੀ ਐੱਸ ਪੀ ਦਿੰਦੀਆਂ ਹਨ

ਅੱਗੇ ਲਿਖੀਆਂ ਨੈਸ਼ਨਲ ਬੈਂਕਾਂ ਇਸ ਵੇਲੇ ਆਰ ਡੀ ਐੱਸ ਪੀ ਦਿੰਦੀਆਂ ਹਨ:

- ਬੈਂਕ ਆਫ ਮੌਂਟਰੀਅਲ (ਬੀ ਐੱਮ ਓ)
- ਕੈਨੇਡੀਅਨ ਇਮਪੀਰੀਅਲ ਬੈਂਕ ਆਫ ਕਮਰਸ (ਸੀ ਆਈ ਬੀ ਸੀ)
- ਰੌਇਲ ਬੈਂਕ ਆਫ ਕੈਨੇਡਾ (ਆਰ ਬੀ ਸੀ)
- ਸਕੌਸ਼ੀਆ ਬੈਂਕ
- ਟੀ ਡੀ ਕੈਨੇਡਾ ਟਰੱਸਟ

ਨੋਟ: ਬੈਂਕਾਂ ਦੀਆਂ ਆਰ ਡੀ ਐੱਸ ਪੀ ਪਾਲਸੀਆਂ ਵੱਖ ਵੱਖ ਹਨ। ਉਦਾਹਰਣ ਲਈ, ਉਨ੍ਹਾਂ ਦੀਆਂ ਇਸ ਚੀਜ਼ ਬਾਰੇ ਵੱਖ ਵੱਖ ਬੰਦਸ਼ਾਂ ਹੋ ਸਕਦੀਆਂ ਹਨ ਕਿ ਤੁਸੀਂ ਆਰ ਡੀ ਐੱਸ ਪੀ ਤੋਂ ਪੈਸੇ ਕਦੋਂ ਕਢਾ ਸਕਦੇ ਹੋ। ਆਰ ਡੀ ਐੱਸ ਪੀ ਲੈਣ ਤੋਂ ਪਹਿਲਾਂ ਆਪਣੀ ਬੈਂਕ ਤੋਂ ਇਨ੍ਹਾਂ ਪਾਲਸੀਆਂ ਬਾਰੇ ਪੁੱਛਣਾ ਯਾਦ ਰੱਖੋ।

ਆਰ ਡੀ ਐੱਸ ਪੀ: ਫਾਇਦੇ ਅਤੇ ਨੁਕਸਾਨ

ਫਾਇਦੇ

- ਆਰ ਡੀ ਐੱਸ ਪੀ ਫੈਡਰਲ ਸਰਕਾਰ ਤੋਂ ਖੁਲ੍ਹ-ਦਿਲੀ ਨਾਲ ਗ੍ਰਾਂਟਾਂ ਅਤੇ ਬੌਂਡ ਪ੍ਰਦਾਨ ਕਰਦੀ ਹੈ, ਅਤੇ ਡਿਸਟੇਬਿਲਟੀਜ਼ ਵਾਲੇ ਲੋਕਾਂ ਲਈ ਬੱਚਤ ਕਰਨ ਦਾ ਇਹ ਇਕ ਬਹੁਤ ਵਧੀਆ ਮੌਕਾ ਹੈ।
- ਇਨਕਮ ਅਸਿਸਟੈਂਸ ਲੈ ਰਹੇ ਲੋਕਾਂ ਲਈ, ਸਬੂਈ ਸਰਕਾਰ ਨੇ ਆਰ ਡੀ ਐੱਸ ਪੀ ਐਸਿਟਸ ਅਤੇ ਪੈਸੇ ਕਢਾਉਣ ਦੀਆਂ ਛੋਟਾਂ ਦਿੰਦੀਆਂ ਹਨ। ਇਸ ਦਾ ਮਤਲਬ ਹੈ ਕਿ ਆਪਣੀ ਮਹੀਨਾਵਾਰ ਇਨਕਮ ਅਸਿਸਟੈਂਸ 'ਤੇ ਅਸਰ ਪਏ ਬਿਨਾਂ ਲੋਕ ਇਹ ਪੈਸੇ ਬਚਾ ਸਕਦੇ ਹਨ ਅਤੇ ਵਰਤ ਸਕਦੇ ਹਨ।
- ਜਿਹੜੇ ਲੋਕਾਂ ਨੂੰ ਉੱਕੀ-ਪੁੱਕੀ ਰਕਮ ਦੀਆਂ ਪੇਮੈਂਟਾਂ ਮਿਲਦੀਆਂ ਹਨ (ਜਿਵੇਂ ਕਿ ਆਈ ਸੀ ਬੀ ਸੀ ਸੈਟਲਮੈਂਟ), ਉਨ੍ਹਾਂ ਲਈ ਐਸਿਟਾਂ ਨੂੰ ਛੋਟ ਦਿਵਾਉਣ ਲਈ ਆਰ ਡੀ ਐੱਸ ਪੀ ਟਰੱਸਟ ਦਾ ਇਕ ਅਮਲੀ ਬਦਲ ਹੈ।
- ਆਰ ਡੀ ਐੱਸ ਪੀ ਲੰਮੇ ਸਮੇਂ ਲਈ ਮਾਇਕ ਸਕਿਊਰਟੀ ਪ੍ਰਦਾਨ ਕਰ ਸਕਦੀ ਹੈ।

ਨੁਕਸਾਨ

- ਤੁਹਾਡੀ ਉਮਰ ਜਿੰਨੀ ਜ਼ਿਆਦਾ ਹੋਵੇਗੀ, ਉਨੇ ਘੱਟ ਮਾਇਕ ਫਾਇਦੇ ਤੁਹਾਡੇ ਲਈ ਉਪਲਬਧ ਹੋਣਗੇ। ਉਦਾਹਰਣ ਲਈ, ਜੇ ਤੁਹਾਡੀ ਉਮਰ 49 ਸਾਲ ਤੋਂ ਜ਼ਿਆਦਾ ਹੈ ਤਾਂ ਤੁਸੀਂ ਫੈਡਰਲ ਗ੍ਰਾਂਟਾਂ ਅਤੇ ਬੌਂਡਾਂ ਲਈ ਹੱਕਦਾਰ ਨਹੀਂ ਹੋ।
- ਡੀ ਟੀ ਸੀ ਲਈ ਹੱਕਦਾਰ ਹੋਣ ਲਈ ਤੁਹਾਡੇ ਲਈ ਡਿਸਟੇਬਿਲਟੀ ਦੀ ਮੁਕਾਬਲਤਨ ਸਖਤ ਵਿਆਖਿਆ 'ਤੇ ਪੂਰੇ ਉਤਰਨਾ ਜ਼ਰੂਰੀ ਹੈ। ਜੇ ਤੁਸੀਂ ਹੱਕਦਾਰ ਹੋਵੋ ਪਰ ਬਾਅਦ ਆਪਣੀ ਹੱਕਦਾਰੀ ਗਵਾ ਬੈਠੋ ਤਾਂ ਤੁਹਾਨੂੰ ਆਪਣੀ ਆਰ ਡੀ ਐੱਸ ਪੀ ਬੰਦ ਕਰਨੀ ਪਵੇਗੀ।



- “10 ਸਾਲਾ ਨਿਯਮ” ਦਾ ਮਤਲਬ ਹੈ ਕਿ ਜਦੋਂ ਤੁਸੀਂ ਆਰ ਡੀ ਐੱਸ ਪੀ ਵਿੱਚੋਂ ਕੋਈ ਵੀ ਪੈਸੇ ਕਢਾਉਂਦੇ ਹੋ ਤਾਂ ਤੁਹਾਨੂੰ ਉਹ ਸਾਰੀਆਂ ਗ੍ਰਾਂਟਾਂ ਅਤੇ ਬੈਂਡ ਵਾਪਸ ਦੇਣੇ ਪੈਣਗੇ ਜਿਹੜੇ ਤੁਸੀਂ ਪਿਛਲੇ 10 ਸਾਲਾਂ ਵਿੱਚ ਪ੍ਰਾਪਤ ਕੀਤੇ ਹਨ।

ਆਰ ਡੀ ਐੱਸ ਪੀ ਕਿਉਂਕਿ ਇਕ ਨਵਾਂ ਪ੍ਰੋਗਰਾਮ ਹੈ, ਇਸ ਚੀਜ਼ ਬਾਰੇ ਸੀਮਤ ਜਾਣਕਾਰੀ ਹੈ ਕਿ ਅਮਲੀ ਤੌਰ 'ਤੇ ਇਹ ਕਿਵੇਂ ਕੰਮ ਕਰੇਗਾ। ਅਸੀਂ ਸਲਾਹ ਦਿੰਦੇ ਹਾਂ ਕਿ ਜੇ ਤੁਸੀਂ ਆਰ ਡੀ ਐੱਸ ਪੀ ਬਾਰੇ ਜ਼ਿਆਦਾ ਪਤਾ ਲਾਉਣ ਵਿੱਚ ਦਿਲਚਸਪੀ ਰੱਖਦੇ ਹੋ ਤਾਂ ਤੁਸੀਂ ਅੱਗੇ ਦਿੱਤੇ ਕੁਝ ਵਸੀਲੇ ਦੇਖੋ।

2011 ਵਿੱਚ ਆਰ ਡੀ ਐੱਸ ਪੀ ਵਿੱਚ ਤਬਦੀਲੀਆਂ

2011 ਵਿੱਚ, ਫੈਡਰਲ ਸਰਕਾਰ ਨੇ ਆਰ ਡੀ ਐੱਸ ਪੀ ਵਿੱਚ ਕੈਰੀ ਫਾਰਵਾਰਡ ਅਤੇ ਰੋਲਓਵਰ ਪ੍ਰਬੰਧ ਲਾਗੂ ਕੀਤੇ ਹਨ।

ਕੈਰੀ ਫਾਰਵਾਰਡ ਪ੍ਰਬੰਧ, 10 ਸਾਲਾਂ ਦੇ ਸਮੇਂ ਲਈ ਅਣਵਰਤੀਆਂ ਗ੍ਰਾਂਟਾਂ ਅਤੇ ਬੈਂਡਾਂ ਨੂੰ ਕਲੇਮ ਕਰਨ ਲਈ ਉਨ੍ਹਾਂ ਲੋਕਾਂ ਨੂੰ ਆਪਣੀ ਆਰ ਡੀ ਐੱਸ ਪੀ ਵਿੱਚ ਨੇਮ ਨਾਲ ਯੋਗਦਾਨ ਪਾਉਣ ਦੇ ਯੋਗ ਬਣਾਉਂਦਾ ਹੈ ਜਿਹੜੇ ਸ਼ਾਇਦ ਯੋਗਦਾਨ ਪਾਉਣ ਦੇ ਯੋਗ ਨਹੀਂ ਹੋ ਸਕਦੇ (2008 ਤੋਂ ਸ਼ੁਰੂ ਕਰਕੇ, ਜਦੋਂ ਆਰ ਡੀ ਐੱਸ ਪੀ ਪਹਿਲੀ ਵਾਰੀ ਉਪਲਬਧ ਹੋਈ ਸੀ)।

ਰੋਲਓਵਰ ਪ੍ਰਬੰਧ, ਪਰਿਵਾਰ ਦੇ ਕਿਸੇ ਮ੍ਰਿਤਕ ਮੈਂਬਰ ਦੀ ਰਜਿਸਟਰਿਡ ਸੇਵਿੰਗਜ਼ ਪਲੈਨ (ਆਰ ਆਰ ਐੱਸ ਪੀ), ਰਜਿਸਟਰਿਡ ਰਿਟਾਇਰਮੈਂਟ ਇਨਕਮ ਫੰਡ (ਆਰ ਆਰ ਆਈ ਐੱਫ) ਜਾਂ ਰਜਿਸਟਰਿਡ ਪੈਨਸ਼ਨ ਪਲੈਨ (ਆਰ ਪੀ ਪੀ) ਨਿਰਭਰ ਬੱਚੇ ਜਾਂ ਗਰੈਂਡਚਾਇਲਡ ਦੀ ਆਰ ਡੀ ਐੱਸ ਪੀ ਵਿੱਚ ਲਿਜਾਣ ਦੀ ਆਗਿਆ ਦਿੰਦਾ ਹੈ।

ਹੋਰ ਵਸੀਲੇ

ਬੀ ਸੀ ਸੀ ਪੀ ਡੀ ਕੋਲ ਇਨਕਮ ਅਸਿਸਟੈਂਸ ਲੈ ਰਹੇ ਡਿਸਏਬਲ ਵਿਅਕਤੀਆਂ ਲਈ ਆਰ ਡੀ ਐੱਸ ਪੀ ਬਾਰੇ ਵਸੀਲੇ ਹਨ। ਇਕ ਪੁਸਤਕਾ, ਵੀਡੀਓਜ਼ ਅਤੇ ਹੋਰ ਵਸੀਲੇ ਬਿਨਾਂ ਖਰਚੇ ਦੇ ਸਾਡੇ ਵੈੱਬਸਾਈਟ www.bccpd.bc.ca/rdsp.htm 'ਤੇ ਉਪਲਬਧ ਹਨ।

ਪਲੈਨਡ ਲਾਈਫਟਾਈਮ ਐਡਵੋਕੇਸੀ ਨੈੱਟਵਰਕ (ਪੀ ਐੱਲ ਏ ਐੱਨ) ਕੋਲ ਆਪਣੇ ਵੈੱਬਸਾਈਟ 'ਤੇ ਆਰ ਡੀ ਐੱਸ ਪੀ ਬਾਰੇ ਜਾਣਕਾਰੀ ਅਤੇ ਵਸੀਲੇ ਹਨ। ਉਨ੍ਹਾਂ ਦਾ ਇਕ ਆਰ ਡੀ ਐੱਸ ਪੀ ਬਲੌਗ ਵੀ ਹੈ ਜਿੱਥੇ ਲੋਕ ਸਵਾਲ ਪੁੱਛ ਸਕਦੇ ਹਨ। ਫੋਨ: 604-439-9566; ਵੈੱਬਸਾਈਟ: www.plan.ca

ਆਰ ਡੀ ਐੱਸ ਪੀ ਬਾਰੇ ਵੇਰਵੇ ਕੈਨੇਡਾ ਰੈਵੇਨਿਊ ਏਜੰਸੀ (ਸੀ ਆਰ ਏ) ਤੋਂ ਲਏ ਜਾ ਸਕਦੇ ਹਨ। ਡੀ ਟੀ ਸੀ ਬਾਰੇ ਵੀ ਜਾਣਕਾਰੀ ਸੀ ਆਰ ਏ ਤੋਂ ਲਈ ਜਾ ਸਕਦੀ ਹੈ। ਜ਼ਿਆਦਾ ਜਾਣਕਾਰੀ ਲਈ ਆਪਣੇ ਸਥਾਨਕ ਸੀ ਆਰ ਏ ਦਫਤਰ ਨੂੰ ਫੋਨ ਕਰੋ ਜਾਂ www.cra.gc.ca ਵੈੱਬਸਾਈਟ 'ਤੇ ਜਾਓ।

ਜਿਹੜੀਆਂ ਵਿੱਤੀ ਸੰਸਥਾਵਾਂ ਆਰ ਡੀ ਐੱਸ ਪੀ ਦਿੰਦੀਆਂ ਹਨ, ਉਨ੍ਹਾਂ ਨੇ ਵੀ ਜਾਣਕਾਰੀ ਦੇਣ ਵਾਲੀ ਸਾਮੱਗਰੀ ਤਿਆਰ ਕੀਤੀ ਹੈ ਅਤੇ ਉਨ੍ਹਾਂ ਕੋਲ ਵਿੱਤੀ ਸਲਾਹਕਾਰ ਹਨ ਜਿਹੜੇ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਦੇ ਯੋਗ ਹੋ ਸਕਦੇ ਹਨ।



**ਐਡਵੋਕੇਸੀ ਐਕਸੈੱਸ ਲਈ ਤਿਆਰ ਕੀਤਾ
ਬੀ ਸੀ ਕੋਲੀਸ਼ਨ ਆਫ ਪੀਪਲ ਵਿਦ ਡਿਸਏਬਿਲਟੀਜ਼ ਦਾ ਇਕ ਪ੍ਰੋਗਰਾਮ**

204-456 W. Broadway, Vancouver, BC V5Y 1R3 • ਟੈਲੀਫੋਨ: 604.872.1278 • ਫੈਕਸ 604.875.9227
ਟੀ ਟੀ ਵਾਈ 604.875.8835 • ਟੋਲ ਫਰੀ 1.800.663.1278 • www.bccpd.bc.ca

ਇਸ ਹੈਲਪ ਸ਼ੀਟ ਲਈ ਫੰਡ ਲੀਗਲ ਸਰਵਿਸਿਜ਼ ਸੁਸਾਇਟੀ ਆਫ ਬੀ ਸੀ, ਹਿਊਮਨ ਰੀਸੋਰਸਿਜ਼ ਐਂਡ ਸਕਿਲਜ਼ ਡਿਵੈਲਪਮੈਂਟ ਕੈਨੇਡਾ: ਹੋਮਲੈੱਸਨੈੱਸ ਪਾਰਟਨਰਿੰਗ ਸਟਰੈਟਜੀ ਅਤੇ ਹੈਲਥ ਸਾਇੰਸਿਜ਼ ਐਸੋਸੀਏਸ਼ਨ ਆਫ ਬ੍ਰਿਟਿਸ਼ ਕੋਲੰਬੀਆ ਤੋਂ ਮਿਲੇ ਹਨ।